

 Print Page

Sri Guru Granth Sahib

Displaying 395 of

ਕਰਿ ਕਿਰਪਾ ਅਪੁਨੈ ਨਾਇ ਲਾਏ ਸਰਬ ਸੂਖ ਪ੍ਰਭ ਤੁਮਰੀ ਰਜਾਇ ॥ ਰਹਾਉ ॥

Kar Kirapaa Apunai Naae Laaeae Sarab Sookh Prabh Thumaree Rajaae || Rehaao ||

Bestowing Your Mercy, God, You attach us to Your Name; all peace comes by Your Will. ||Pause||

ਆਸਾ (ਮਃ ੫) (੯੭) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੯੫ ਪੰ. ੧

Raag Asa Guru Arjan Dev

ਸੰਗਿ ਹੋਵਤ ਕਉ ਜਾਨਤ ਦੂਰਿ ॥

Sang Hovath Ko Jaanath Dhoor ||

The Lord is Ever-present; one who deems Him to be far away,

ਆਸਾ (ਮਃ ੫) (੯੭) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੩੯੫ ਪੰ. ੧

Raag Asa Guru Arjan Dev

ਸੋ ਜਨੁ ਮਰਤਾ ਨਿਤ ਨਿਤ ਝੂਰਿ ॥੨॥

So Jan Marathaa Nith Nith Jhoor ||2||

Dies again and again, repenting. ||2||

ਆਸਾ (ਮਃ ੫) (੯੭) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੩੯੫ ਪੰ. ੨

Raag Asa Guru Arjan Dev

ਜਿਨਿ ਸਭੁ ਕਿਛੁ ਦੀਆ ਤਿਸੁ ਚਿਤਵਤ ਨਾਹਿ ॥

Jin Sabh Kishh Dheaaa This Chithavath Naahi ||

The mortals do not remember the One, who has given them everything.

ਆਸਾ (ਮਃ ੫) (੯੭) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੩੯੫ ਪੰ. ੨

Raag Asa Guru Arjan Dev

ਮਹਾ ਬਿਖਿਆ ਮਹਿ ਦਿਨੁ ਰੈਨਿ ਜਾਹਿ ॥੩॥

Mehaa Bikhiaa Mehi Dhin Rain Jaahi ||3||

Engrossed in such terrible corruption, their days and nights waste away. ||3||

ਆਸਾ (ਮਃ ੫) (੯੭) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੩੯੫ ਪੰ. ੨

Raag Asa Guru Arjan Dev

ਕਹੁ ਨਾਨਕ ਪ੍ਰਭੁ ਸਿਮਰਹੁ ਏਕ ॥

Kahu Naanak Prabh Simarahu Eaek ||

Says Nanak, meditate in remembrance of the One Lord God.

ਆਸਾ (ਮਃ ੫) (੯੭) ੮:੧ - ਗੁਰੂ ਗ੍ਰੰਥ ਸਾਹਿਬ: ਅੰਗ ੩੯੫ ਪੰ. ੩

Raag Asa Guru Arjan Dev

ਗਤਿ ਪਾਈਐ ਗੁਰ ਪੂਰੇ ਟੇਕ ॥੪॥੩॥੯੭॥

Gath Paaeeai Gur Poorae Ttaek ||4||3||97||

Salvation is obtained, in the Shelter of the Perfect Guru. ||4||3||97||

ਆਸਾ (ਮਃ ੫) (੯੭) ੮:੨ - ਗੁਰੂ ਗ੍ਰੰਥ ਸਾਹਿਬ: ਅੰਗ ੩੯੫ ਪੰ. ੩

Raag Asa Guru Arjan Dev

ਆਸਾ ਮਹਲਾ ੫ ॥

Aasaa Mehalaa 5 ||

Aasaa, Fifth Mehl:

ਆਸਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੯੫

ਨਾਮੁ ਜਪਤ ਮਨੁ ਤਨੁ ਸਭੁ ਹਰਿਆ ॥

Naam Japath Man Than Sabh Hariaa ||

Meditating on the Naam, the Name of the Lord, the mind and body are totally rejuvenated.

ਆਸਾ (ਮਃ ੫) (੯੮) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੯੫ ਪੰ. ੪

Raag Asa Guru Arjan Dev

ਕਲਮਲ ਦੋਖ ਸਗਲ ਪਰਹਰਿਆ ॥੧॥

Kalamal Dhokh Sagal Parehariaa ||1||

All sins and sorrows are washed away. ||1||

ਆਸਾ (ਮਃ ੫) (੯੮) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੯੫ ਪੰ. ੪

Raag Asa Guru Arjan Dev

ਸੋਈ ਦਿਵਸੁ ਭਲਾ ਮੇਰੇ ਭਾਈ ॥

Soee Dhivas Bhalaa Maerae Bhaaee ||

How blessed is that day, O my Siblings of Destiny,

ਆਸਾ (ਮਃ ੫) (੯੮) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੯੫ ਪੰ. ੫

Raag Asa Guru Arjan Dev

ਹਰਿ ਗੁਨ ਗਾਇ ਪਰਮ ਗਤਿ ਪਾਈ ॥ ਰਹਾਉ ॥

Har Gun Gaae Param Gath Paaee || Rehaao ||

When the Glorious Praises of the Lord are sung, and the supreme status is obtained. ||Pause||

ਆਸਾ (ਮਃ ੫) (੯੮) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੯੫ ਪੰ. ੫

Raag Asa Guru Arjan Dev

ਸਾਧ ਜਨਾ ਕੇ ਪੂਜੇ ਪੈਰ ॥

Saadhh Janaa Kae Poojae Pair ||

Worshipping the feet of the Holy Saints,

ਆਸਾ (ਮਃ ੫) (੯੮) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੩੯੫ ਪੰ. ੫

Raag Asa Guru Arjan Dev

ਮਿਟੇ ਉਪਦ੍ਰਹ ਮਨ ਤੇ ਬੈਰ ॥੨॥

Mittae Oupadhreh Man Thae Bair ||2||

Troubles and hatred are eliminated from the mind. ||2||

ਆਸਾ (ਮਃ ੫) (੯੮) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੩੯੫ ਪੰ. ੬

Raag Asa Guru Arjan Dev

ਗੁਰ ਪੂਰੇ ਮਿਲਿ ਝਗਰੁ ਚੁਕਾਇਆ ॥

Gur Poorae Mil Jhagar Chukaeiaa ||

Meeting with the Perfect Guru, conflict is ended,

ਆਸਾ (ਮਃ ੫) (੯੮) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੩੯੫ ਪੰ. ੬

Raag Asa Guru Arjan Dev

ਪੰਚ ਦੂਤ ਸਭਿ ਵਸਗਤਿ ਆਇਆ ॥੩॥

Panch Dhooth Sabh Vasagath Aaeiaa ||3||

And the five demons are totally subdued. ||3||

ਆਸਾ (ਮਃ ੫) (੯੮) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੩੯੫ ਪੰ. ੬

Raag Asa Guru Arjan Dev

ਜਿਸੁ ਮਨਿ ਵਸਿਆ ਹਰਿ ਕਾ ਨਾਮੁ ॥

Jis Man Vasiaa Har Kaa Naam ||

One whose mind is filled with the Name of the Lord,

ਆਸਾ (ਮਃ ੫) (੯੮) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੩੯੫ ਪੰ. ੭

Raag Asa Guru Arjan Dev

ਨਾਨਕ ਤਿਸੁ ਉਪਰਿ ਕੁਰਬਾਨ ॥੪॥੪॥੯੮॥

Naanak This Oopar Kurabaan ||4||4||98||

O Nanak - I am a sacrifice to him. ||4||4||98||

ਆਸਾ (ਮਃ ੫) (੯੮) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੩੯੫ ਪੰ. ੭

Raag Asa Guru Arjan Dev

ਆਸਾ ਮਹਲਾ ੫ ॥

Aasaa Mehalaa 5 ||

Aasaa, Fifth Mehl:

ਆਸਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੯੫

ਗਾਵਿ ਲੇਹਿ ਤੂ ਗਾਵਨਹਾਰੇ ॥

Gaav Laehi Thoo Gaavanehaarae ||

O singer, sing of the One,

ਆਸਾ (ਮਃ ੫) (੯੯) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੯੫ ਪੰ. ੮

Raag Asa Guru Arjan Dev

ਜੀਅ ਪਿੰਡ ਕੇ ਪ੍ਰਾਨ ਅਧਾਰੇ ॥

Jeea Pindd Kae Praan Adhhaarae ||

Who is the Support of the soul, the body and the breath of life.

ਆਸਾ (ਮਃ ੫) (੯੯) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੯੫ ਪੰ. ੮

Raag Asa Guru Arjan Dev

ਜਾ ਕੀ ਸੇਵਾ ਸਰਬ ਸੁਖ ਪਾਵਹਿ ॥

Jaa Kee Saevaa Sarab Sukh Paavehi ||

Serving Him, all peace is obtained.

ਆਸਾ (ਮਃ ੫) (੯੯) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੩੯੫ ਪੰ. ੮

Raag Asa Guru Arjan Dev

ਅਵਰ ਕਾਹੂ ਪਹਿ ਬਹੁੜਿ ਨ ਜਾਵਹਿ ॥੧॥

Avar Kaahoo Pehi Bahurr N Jaavehi ||1||

You shall no longer go to any other. ||1||

ਆਸਾ (ਮਃ ੫) (੯੯) ੧:੪ - ਗੁਰੂ ਗ੍ਰੰਥ ਸਾਹਿਬ: ਅੰਗ ੩੯੫ ਪੰ. ੮

Raag Asa Guru Arjan Dev

ਸਦਾ ਅਨੰਦ ਅਨੰਦੀ ਸਾਹਿਬੁ ਗੁਨ ਨਿਧਾਨ ਨਿਤ ਨਿਤ ਜਾਪੀਐ ॥

Sadhaa Anandh Anandhee Saahib Gun Nidhhaan Nith Nith Jaapeeai ||

My Blissful Lord Master is forever in bliss; meditate continually and forever, on the Lord, the treasure of excellence.

ਆਸਾ (ਮਃ ੫) (੯੯) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੯੫ ਪੰ. ੯

Raag Asa Guru Arjan Dev

ਬਲਿਹਾਰੀ ਤਿਸੁ ਸੰਤ ਪਿਆਰੇ ਜਿਸੁ ਪ੍ਰਸਾਦਿ ਪ੍ਰਭੁ ਮਨਿ ਵਾਸੀਐ ॥ ਰਹਾਉ ॥

Balihaaree This Santh Piaarae Jis Prasaadh Prabh Man Vaaseeai || Rehaao ||

I am a sacrifice to the Beloved Saints; by their kind favor, God comes to dwell in the mind. ||Pause||

ਆਸਾ (ਮਃ ੫) (੯੯) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੯੫ ਪੰ. ੯

Raag Asa Guru Arjan Dev

ਜਾ ਕਾ ਦਾਨੁ ਨਿਖੁਟੈ ਨਾਹੀ ॥

Jaa Kaa Dhaan Nikhooottai Naahee ||

His gifts are never exhausted.

ਆਸਾ (ਮਃ ੫) (੯੯) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੩੯੫ ਪੰ. ੧੦

Raag Asa Guru Arjan Dev

ਭਲੀ ਭਾਤਿ ਸਭ ਸਹਜਿ ਸਮਾਹੀ ॥

Bhalee Bhaath Sabh Sehaj Samaahee ॥

In His subtle way, He easily absorbs all.

ਆਸਾ (ਮਃ ੫) (੯੯) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੩੯੫ ਪੰ. ੧੦

Raag Asa Guru Arjan Dev

ਜਾ ਕੀ ਬਖਸ ਨ ਮੇਟੈ ਕੋਈ ॥

Jaa Kee Bakhas N Maettai Koei ॥

His benevolence cannot be erased.

ਆਸਾ (ਮਃ ੫) (੯੯) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੩੯੫ ਪੰ. ੧੧

Raag Asa Guru Arjan Dev

ਮਨਿ ਵਾਸਾਈਐ ਸਾਚਾ ਸੋਈ ॥੨॥

Man Vaasaaeeai Saachaa Soei ॥2॥

So enshrine that True Lord within your mind. ॥2॥

ਆਸਾ (ਮਃ ੫) (੯੯) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੩੯੫ ਪੰ. ੧੧

Raag Asa Guru Arjan Dev

ਸਗਲ ਸਮਗ੍ਰੀ ਗ੍ਰਿਹ ਜਾ ਕੈ ਪੂਰਨ ॥

Sagal Samagree Grih Jaa Kai Pooran ॥

His house is filled with all sorts of articles;

ਆਸਾ (ਮਃ ੫) (੯੯) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੩੯੫ ਪੰ. ੧੧

Raag Asa Guru Arjan Dev

ਪ੍ਰਭ ਕੇ ਸੇਵਕ ਦੁਖ ਨ ਝੁਰਨ ॥

Prabh Kae Saevak Dhookh N Jhooran ॥

God's servants never suffer pain.

ਆਸਾ (ਮਃ ੫) (੯੯) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੩੯੫ ਪੰ. ੧੨

Raag Asa Guru Arjan Dev

ਓਟਿ ਗਹੀ ਨਿਰਭਉ ਪਦੁ ਪਾਈਐ ॥

Outt Gehee Nirabho Padh Paaeeai ॥

Holding to His Support, the state of fearless dignity is obtained.

ਆਸਾ (ਮਃ ੫) (੯੯) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੩੯੫ ਪੰ. ੧੨

Raag Asa Guru Arjan Dev

ਸਾਸਿ ਸਾਸਿ ਸੋ ਗੁਨ ਨਿਧਿ ਗਾਈਐ ॥੩॥

Saas Saas So Gun Nidhh Gaaeeai ॥3॥

With each and every breath, sing of the Lord, the treasure of excellence. ॥3॥

ਆਸਾ (ਮਃ ੫) (੯੯) ੩:੪ - ਗੁਰੂ ਗ੍ਰੰਥ ਸਾਹਿਬ: ਅੰਗ ੩੯੫ ਪੰ. ੧੨

Raag Asa Guru Arjan Dev

ਦੂਰਿ ਨ ਹੋਈ ਕਤਹੂ ਜਾਈਐ ॥

Dhoor N Hoee Kathehoo Jaaeeai ||

He is not far from us, wherever we go.

ਆਸਾ (ਮਃ ੫) (੯੯) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੩੯੫ ਪੰ. ੧੩

Raag Asa Guru Arjan Dev

ਨਦਰਿ ਕਰੇ ਤਾ ਹਰਿ ਹਰਿ ਪਾਈਐ ॥

Nadhar Karae Thaa Har Har Paaeeai ||

When He shows His Mercy, we obtain the Lord, Har, Har.

ਆਸਾ (ਮਃ ੫) (੯੯) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੩੯੫ ਪੰ. ੧੩

Raag Asa Guru Arjan Dev

ਅਰਦਾਸਿ ਕਰੀ ਪੂਰੇ ਗੁਰ ਪਾਸਿ ॥

Aradhaas Karee Poorae Gur Paas ||

I offer this prayer to the Perfect Guru.

ਆਸਾ (ਮਃ ੫) (੯੯) ੪:੩ - ਗੁਰੂ ਗ੍ਰੰਥ ਸਾਹਿਬ: ਅੰਗ ੩੯੫ ਪੰ. ੧੩

Raag Asa Guru Arjan Dev

ਨਾਨਕੁ ਮੰਗੈ ਹਰਿ ਧਨੁ ਰਾਸਿ ॥੪॥੫॥੯੯॥

Naanak Mangai Har Dhhan Raas ||4||5||99||

Nanak begs for the treasure of the Lord's Name. ||4||5||99||

ਆਸਾ (ਮਃ ੫) (੯੯) ੪:੪ - ਗੁਰੂ ਗ੍ਰੰਥ ਸਾਹਿਬ: ਅੰਗ ੩੯੫ ਪੰ. ੧੪

Raag Asa Guru Arjan Dev

ਆਸਾ ਮਹਲਾ ੫ ॥

Aasaa Mehalaa 5 ||

Aasaa, Fifth Mehl:

ਆਸਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੯੫

ਪ੍ਰਥਮੇ ਮਿਟਿਆ ਤਨ ਕਾ ਦੁਖ ॥

Prathhamae Mittiaa Than Kaa Dhookh ||

First, the pains of the body vanish;

ਆਸਾ (ਮਃ ੫) (੧੦੦) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੯੫ ਪੰ. ੧੪

Raag Asa Guru Arjan Dev

ਮਨ ਸਗਲ ਕਉ ਹੋਆ ਸੁਖੁ ॥

Man Sagal Ko Hoaa Sookh ||

Then, the mind becomes totally peaceful.

ਆਸਾ (ਮਃ ੫) (੧੦੦) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੯੫ ਪੰ. ੧੫

Raag Asa Guru Arjan Dev

ਕਰਿ ਕਿਰਪਾ ਗੁਰ ਦੀਨੋ ਨਾਉ ॥

Kar Kirapaa Gur Dheeno Naao ||

In His Mercy, the Guru bestows the Lord's Name.

ਆਸਾ (ਮਃ ੫) (੧੦੦) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੩੯੫ ਪੰ. ੧੫

Raag Asa Guru Arjan Dev

ਬਲਿ ਬਲਿ ਤਿਸੁ ਸਤਿਗੁਰ ਕਉ ਜਾਉ ॥੧॥

Bal Bal This Sathigur Ko Jaao ||1||

I am a sacrifice, a sacrifice to that True Guru. ||1||

ਆਸਾ (ਮਃ ੫) (੧੦੦) ੧:੪ - ਗੁਰੂ ਗ੍ਰੰਥ ਸਾਹਿਬ: ਅੰਗ ੩੯੫ ਪੰ. ੧੫

Raag Asa Guru Arjan Dev

ਗੁਰੁ ਪੂਰਾ ਪਾਇਓ ਮੇਰੇ ਭਾਈ ॥

Gur Pooraa Paaeiou Maerae Bhaae ||

I have obtained the Perfect Guru, O my Siblings of Destiny.

ਆਸਾ (ਮਃ ੫) (੧੦੦) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੯੫ ਪੰ. ੧੬

Raag Asa Guru Arjan Dev

ਰੋਗ ਸੋਗ ਸਭ ਦੂਖ ਬਿਨਾਸੇ ਸਤਿਗੁਰ ਕੀ ਸਰਣਾਈ ॥ ਰਹਾਉ ॥

Rog Sog Sabh Dhookh Binaasae Sathigur Kee Saranaae || Rehaao ||

All illness, sorrows and sufferings are dispelled, in the Sanctuary of the True Guru. ||Pause||

ਆਸਾ (ਮਃ ੫) (੧੦੦) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੯੫ ਪੰ. ੧੬

Raag Asa Guru Arjan Dev

ਗੁਰ ਕੇ ਚਰਨ ਹਿਰਦੈ ਵਸਾਏ ॥

Gur Kae Charan Hiradhai Vasaaeae ||

The feet of the Guru abide within my heart;

ਆਸਾ (ਮਃ ੫) (੧੦੦) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੩੯੫ ਪੰ. ੧੭

Raag Asa Guru Arjan Dev

ਮਨ ਚਿੰਤਤ ਸਗਲੇ ਫਲ ਪਾਏ ॥

Man Chinthath Sagalae Fal Paaeae ||

I have received all the fruits of my heart's desires.

ਆਸਾ (ਮਃ ੫) (੧੦੦) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੩੯੫ ਪੰ. ੧੭

Raag Asa Guru Arjan Dev

ਅਗਨਿ ਬੁਝੀ ਸਭ ਹੋਈ ਸਾਂਤਿ ॥

Agan Bujhee Sabh Hooe Saanth ||

The fire is extinguished, and I am totally peaceful.

ਆਸਾ (ਮਃ ੫) (੧੦੦) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੩੯੫ ਪੰ. ੧੭

Raag Asa Guru Arjan Dev

ਕਰਿ ਕਿਰਪਾ ਗੁਰਿ ਕੀਨੀ ਦਾਤਿ ॥੨॥

Kar Kirapaa Gur Keenee Dhaath ||2||

Showering His Mercy, the Guru has given this gift. ||2||

ਆਸਾ (ਮਃ ੫) (੧੦੦) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੩੯੫ ਪੰ. ੧੭

Raag Asa Guru Arjan Dev

ਨਿਥਾਵੇ ਕਉ ਗੁਰਿ ਦੀਨੋ ਥਾਨੁ ॥

Nithhaavae Ko Gur Dheeno Thhaan ||

The Guru has given shelter to the shelterless.

ਆਸਾ (ਮਃ ੫) (੧੦੦) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੩੯੫ ਪੰ. ੧੮

Raag Asa Guru Arjan Dev

ਨਿਮਾਨੇ ਕਉ ਗੁਰਿ ਕੀਨੋ ਮਾਨੁ ॥

Nimaanae Ko Gur Keeno Maan ||

The Guru has given honor to the dishonored.

ਆਸਾ (ਮਃ ੫) (੧੦੦) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੩੯੫ ਪੰ. ੧੮

Raag Asa Guru Arjan Dev

ਬੰਧਨ ਕਾਟਿ ਸੇਵਕ ਕਰਿ ਰਾਖੇ ॥

Bandhhan Kaatt Saevak Kar Raakhae ||

Shattering his bonds, the Guru has saved His servant.

ਆਸਾ (ਮਃ ੫) (੧੦੦) ੩:੩ - ਗੁਰੂ ਗ੍ਰੰਥ ਸਾਹਿਬ: ਅੰਗ ੩੯੫ ਪੰ. ੧੮

Raag Asa Guru Arjan Dev

ਅੰਮ੍ਰਿਤ ਬਾਨੀ ਰਸਨਾ ਚਾਖੇ ॥੩॥

Anmrith Baanee Rasanaa Chaakhae ||3||

I taste with my tongue the Ambrosial Bani of His Word. ||3||

ਆਸਾ (ਮਃ ੫) (੧੦੦) ੩:੪ - ਗੁਰੂ ਗ੍ਰੰਥ ਸਾਹਿਬ: ਅੰਗ ੩੯੫ ਪੰ. ੧੯

Raag Asa Guru Arjan Dev

ਵਡੈ ਭਾਗਿ ਪੂਜ ਗੁਰ ਚਰਨਾ ॥

Vaddai Bhaag Pooj Gur Charanaa ||

By great good fortune, I worship the Guru's feet.

ਆਸਾ (ਮਃ ੫) (੧੦੦) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੩੯੫ ਪੰ. ੧੯

Raag Asa Guru Arjan Dev

ਸਗਲ ਤਿਆਗਿ ਪਾਈ ਪ੍ਰਭ ਸਰਨਾ ॥

Sagal Thiaag Paaee Prabh Saranaa ||

Forsaking everything, I have obtained God's Sanctuary.

ਆਸਾ (ਮਃ ੫) (੧੦੦) ੮:੨ - ਗੁਰੂ ਗ੍ਰੰਥ ਸਾਹਿਬ: ਅੰਗ ੩੯੫ ਪੰ. ੧੯

Raag Asa Guru Arjan Dev